

VISION
ZERO


Edmonton

ਵੈਲੀ ਲਾਈਨ ਦੱਖਣ-ਪੂਰਬੀ ਐਲਆਰਟੀ ਟ੍ਰੈਫਿਕ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ

ਵੈਲੀ ਲਾਈਨ ਦੱਖਣ-ਪੂਰਬੀ ਐਲਆਰਟੀ ਨਵੀਂ ਹੈ।
ਇਹ ਯਕੀਨੀ ਬਣਾਓ ਕਿ ਤੁਸੀਂ ਸੜਕ ਦੇ ਨਿਯਮਾਂ ਨੂੰ
ਜਾਣਦੇ ਹੋ ਚਾਹੇ ਤੁਸੀਂ ਪੈਦਲ ਚੱਲ ਰਹੇ ਹੋ, ਰੋਲ ਕਰ
ਰਹੇ ਹੋ, ਬਾਈਕ ਚਲਾ ਰਹੇ ਹੋ, ਗੱਡੀ ਚਲਾ ਰਹੇ ਹੋ ਜਾਂ
ਟ੍ਰਾਂਜ਼ਿਟ ਦੀ ਸਵਾਰੀ ਕਰ ਰਹੇ ਹੋ।



ਵੈਲੀ ਲਾਈਨ ਐਲਆਰਟੀ ਨਕਸ਼ਾ



ਵੈਲੀ ਲਾਈਨ ਦੱਖਣ-ਪੂਰਬੀ ਐਲਆਰਟੀ ਟ੍ਰੈਫਿਕ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਗਾਈਡ

ਐਡਮਿੰਟਨ ਦੀ ਵੈਲੀ ਲਾਈਨ ਦੱਖਣ-ਪੂਰਬੀ ਐਲਆਰਟੀ ਵਿੱਚ ਤੁਹਾਡਾ ਸਵਾਗਤ ਹੈ। ਇਹ ਨਵੀਂ ਸ਼ਹਿਰੀ-ਸ਼ੈਲੀ ਟ੍ਰਾਂਜਿਟ ਪ੍ਰਣਾਲੀ ਮੁਹੱਲਿਆਂ ਵਿੱਚ ਫਿੱਟ ਹੋਣ ਅਤੇ ਤੁਹਾਨੂੰ ਇੱਕ ਐਲਆਰਟੀ ਅਨੁਭਵ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤੀ ਗਈ ਹੈ ਜੋ ਪਹੁੰਚਯੋਗ ਹੈ ਅਤੇ ਉਹਨਾਂ ਥਾਵਾਂ ਨਾਲ

ਵੈਲੀ ਲਾਈਨ ਦੱਖਣ-ਪੂਰਬ ਮੈਟਰੋ ਅਤੇ ਕੈਪੀਟਲ ਲਾਈਨਜ਼ ਤੋਂ ਵੱਖਰੀ ਹੈ:

- + ਡਰਾਈਵਰ, ਪੈਦਲ ਯਾਤਰੀ ਅਤੇ ਸਾਈਕਲ ਸਵਾਰ ਵੈਲੀ ਲਾਈਨ ਰੇਲ ਗੱਡੀਆਂ ਨਾਲ ਸੜਕ ਸਾਂਝੀ ਕਰਦੇ ਹਨ। ਇਹ ਨਵਾਂ ਹੈ!
- + ਨਵੇਂ ਪੈਦਲ ਯਾਤਰੀ ਮਿਡ-ਬਲਾਕ ਕਰਾਸਿੰਗ ਹੋਣਗੇ। ਕਰਾਸਵਾਕ'ਤੇ ਪੈਦਲ ਯਾਤਰੀਆਂ ਨੂੰ ਹਮੇਸ਼ਾ ਪਹਿਲ ਦਿਓ।
- + ਚੌਰਾਹਿਆਂ 'ਤੇ ਕੋਈ ਵਾੜਾਂ, ਰੁਕਾਵਟਾਂ, ਬਾਹਾਂ, ਗੇਟਾਂ ਜਾਂ ਘੰਟੀਆਂ ਨੂੰ ਪਾਰ ਨਹੀਂ ਕੀਤਾ ਜਾਂਦਾ। ਧਿਆਨ ਦਿਓ।

ਸ਼ਹਿਰੀ-ਸ਼ੈਲੀ ਐਲਆਰਟੀ ਦੀਆਂ- ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ।

- + ਘੱਟ ਮੰਜ਼ਿਲ ਵਾਲੇ ਲਾਈਟ ਰੇਲ ਵਾਹਨ ਜੋ ਸਟੈਪ-ਫ੍ਰੀ ਬੋਰਡਿੰਗ ਦੀ ਪੇਸ਼ਕਸ਼ ਕਰਦੇ ਹਨ।
- + ਛੋਟੇ ਪੈਮਾਨੇ ਦੇ ਸਟਾਪ ਜੋ ਇੱਕ ਦੂਜੇ ਦੇ ਨੇੜ ਸਪੇਸ ਕੀਤੇ ਜਾਂਦੇ ਹਨ।
- + ਸੁਰੱਖਿਅਤ ਪੈਦਲ ਯਾਤਰੀ-ਅਨੁਕੂਲ ਡਿਜ਼ਾਈਨ।



ਸੜਕ ਸਾਂਝੀ ਕਰੋ। ਸ਼ਹਿਰ ਵਿੱਚ ਇੱਕ ਨਵੀਂ ਰੇਲ ਗੱਡੀ ਹੈ।

ਵੈਲੀ ਲਾਈਨ ਦੱਖਣ-ਪੂਰਬੀ ਐਲਆਰਟੀ ਨਵੀਂ ਹੈ, ਪਰ ਸੜਕ ਦੇ ਨਿਯਮ ਅਜੇ ਵੀ ਲਾਗੂ ਹੁੰਦੇ ਹਨ ਚਾਹ ਤੁਸੀਂ ਪੈਦਲ ਚੱਲ ਰਹੇ ਹੋ, ਰੋਲਿੰਗ, ਬਾਈਕਿੰਗ, ਡਰਾਈਵਿੰਗ ਜਾਂ ਟ੍ਰਾਂਜ਼ਿਟ ਰਾਈਡਿੰਗ ਕਰ ਰਹੇ ਹੋ। ਸੁਰੱਖਿਆ ਪਹਿਲਾਂ ਆਉਂਦੀ ਹੈ।

ਏਥੇ ਕੁਝ ਵਿਸ਼ੇਸ਼ਤਾਵਾਂ ਹਨ ਜੋ ਤੁਹਾਨੂੰ ਲਾਈਨ ਨੂੰ ਸੁਰੱਖਿਅਤ ਤਰੀਕੇ ਨਾਲ ਨੇਵੀਗੇਟ ਕਰਨ ਵਿੱਚ ਮਦਦ ਕਰਨਗੀਆਂ:



ਸੁਣਨਯੋਗ ਸਿਗਨਲ

ਸੁਣਨਯੋਗ ਪੈਦਲ ਯਾਤਰੀ ਸੰਕੇਤ ਅਤੇ ਉਲਟੀ ਗਿਣਤੀ ਦੇ ਟਾਈਮਰ ਸਾਰੇ ਪੈਦਲ ਯਾਤਰੀਆਂ ਦੇ ਕਰਾਸਿੰਗਾਂ 'ਤੇ ਲਗਾਏ ਜਾਂਦੇ ਹਨ। ਟ੍ਰੈਫਿਕ ਸ਼ੋਰ 'ਤੇ ਚਿਹਕਦੀ ਆਵਾਜ਼ ਸਪੱਸ਼ਟ ਤੌਰ 'ਤੇ ਸੁਣੀ ਜਾ ਸਕਦੀ ਹੈ।



ਪਹੁੰਚਯੋਗਤਾ

ਵੈਲੀ ਲਾਈਨ ਦੱਖਣ-ਪੂਰਬ ਇੱਕ ਪਹੁੰਚਯੋਗ ਪ੍ਰਣਾਲੀ ਹੈ ਜੋ ਸਟਾਪ ਪਲੇਟਫਾਰਮਾਂ ਅਤੇ ਰੇਲ ਗੱਡੀਆਂ ਵਿੱਚ ਵ੍ਹੀਲਚੇਅਰਾਂ ਅਤੇ ਗਤੀਸ਼ੀਲਤਾ ਸਹਾਇਕ ਉਪਕਰਣਾਂ ਲਈ ਜਗ੍ਹਾ ਪ੍ਰਦਾਨ ਕਰਦੀ ਹੈ।



ਐਮਰਜੈਂਸੀ ਮਦਦ ਬਟਨ

ਐਮਰਜੈਂਸੀ ਹੈਲਪ ਬਟਨ ਸਾਰੇ ਸਟਾਪ ਪਲੇਟਫਾਰਮਾਂ 'ਤੇ ਸਥਿਤ ਹਨ ਅਤੇ ਕਾਲਰ ਨੂੰ ਈਟੀਐਸ ਸੁਰੱਖਿਆ ਨਾਲ ਜੋੜੇਗਾ।



ਪੈਦਲ ਯਾਤਰੀ ਸੰਕੇਤ

ਸਾਰੇ ਪੈਦਲ ਯਾਤਰੀਆਂ ਦੇ ਸੰਕੇਤ ਹਰ ਉਮਰ ਦੇ ਲੋਕਾਂ ਅਤੇ ਯੋਗਤਾਵਾਂ ਦੇ ਲੋਕਾਂ ਨੂੰ ਕਰਾਸਿੰਗ ਨੂੰ ਸੁਰੱਖਿਅਤ ਤਰੀਕੇ ਨਾਲ ਪੂਰਾ ਕਰਨ ਲਈ ਲੋੜੀਂਦਾ ਸਮਾਂ ਦੇਣ ਲਈ ਤਿਆਰ ਹਨ।



ਰੇਲ ਆਪਰੇਟਰ

ਰੇਲ ਗੱਡੀਆਂ ਯੋਗ ਆਪਰੇਟਰਾਂ ਦੁਆਰਾ ਚਲਾਈਆ ਜਾਣਗੀਆਂ। ਆਪਰੇਟਰ ਰੇਲ ਗੱਡੀ ਦੀ ਗਤੀ ਨੂੰ ਕੰਟਰੋਲ ਕਰਦੇ ਹਨ ਅਤੇ ਐਮਰਜੈਂਸੀ ਦੀ ਸੂਰਤ ਵਿੱਚ ਰੁਕਣ ਦੀ ਯੋਗਤਾ ਰੱਖਦੇ ਹਨ।



ਸਟਾਪ ਪਲੇਟਫਾਰਮ

ਸਟਾਪ ਪਲੇਟਫਾਰਮ ਦੀ ਸਤਹ ਸਟੈਪ-ਫ੍ਰੀ ਬੋਰਡਿੰਗ ਦਾ ਸਮਰਥਨ ਕਰਨ ਲਈ ਰੇਲ ਗੱਡੀ ਦੇ ਫਰਸ਼ ਦੇ ਨਾਲ ਪੱਧਰ 'ਤੇ ਹੈ। ਗਾਹਕ ਰੈੱਪਾਂ ਰਾਹੀਂ ਸਟਾਪ ਪਲੇਟਫਾਰਮਾਂ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ।



ਐਲਆਰਟੀ ਟਰੈਕ

ਟਰੈਕ ਮਨੋਨੀਤ ਕਰਾਸਿੰਗਾਂ 'ਤੇ ਸ਼ਾਮਲ ਹਨ ਅਤੇ ਇਹਨਾਂ ਨੂੰ ਤੁਹਾਡੀ ਕਾਰ, ਬਾਈਕ ਜਾਂ ਗਤੀਸ਼ੀਲਤਾ ਸਹਾਇਤਾ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।



ਪੀਲੀ ਚੇਤਾਵਨੀ ਪੱਟੀ

ਸਵਾਰੀਆਂ ਨੂੰ ਸੁਰੱਖਿਅਤ ਰੱਖਣ ਲਈ, ਇੱਕ ਉਥਲ-ਪੁਥਲ ਵਾਲੀ ਸਤਹ ਵਾਲੀਆਂ ਪੀਲੀਆਂ ਚੇਤਾਵਨੀ ਪੱਟੀਆਂ ਸਾਰੇ ਸਟਾਪ ਪਲੇਟਫਾਰਮਾਂ ਦੇ ਕਿਨਾਰੇ 'ਤੇ ਸਥਿਤ ਹਨ। ਉਹ ਸੰਕੇਤ ਦਿੰਦੇ ਹਨ ਕਿ ਸਵਾਰੀਆਂ ਨੂੰ ਪੀਲੀ ਲਾਈਨ ਦੇ ਪਿੱਛੇ ਖੜ੍ਹੇ ਹੋਣਾ ਚਾਹੀਦਾ।



ਟ੍ਰੈਫਿਕ ਲਾਈਟਾਂ

ਸਾਰੇ ਸੜਕ ਉਪਭੋਗਤਾਵਾਂ ਲਈ ਸੁਰੱਖਿਅਤ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਟ੍ਰੈਫਿਕ ਲਾਈਟਾਂ ਅਤੇ ਸੜਕ ਦੇ ਨਿਸ਼ਾਨ ਸਥਾਪਤ ਹਨ।



ਲਾਲ ਲਾਈਟਾਂ ਅਤੇ ਸੱਜੇ ਮੋੜ

ਵਾਹਨਾਂ ਨੂੰ ਕੁਝ ਚੌਰਾਹਿਆਂ 'ਤੇ ਲਾਲ ਲਾਈਟਾਂ 'ਤੇ ਸੱਜੇ ਪਾਸੇ ਮੁੜਨ ਦੀ ਆਗਿਆ ਨਹੀਂ ਹੈ। ਡਰਾਈਵਰਾਂ ਨੂੰ ਸਾਰੀਆਂ ਟ੍ਰੈਫਿਕ ਲਾਈਟਾਂ ਅਤੇ ਚਿੰਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।



ਸਪੀਡ ਸਾਈਨ - ਵੱਧ ਤੋਂ ਵੱਧ 80 ਕਿਲੋਮੀਟਰ

ਵੈਲੀ ਲਾਈਨ ਦੱਖਣ-ਪੂਰਬੀ ਰੇਲ ਗੱਡੀਆਂ ਦੀ ਵੱਧ ਤੋਂ ਵੱਧ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਰੇਲ ਆਪਰੇਟਰ ਟ੍ਰੈਫਿਕ ਨਾਲ ਯਾਤਰਾ ਕਰਦੇ ਸਮੇਂ ਪੋਸਟ ਕੀਤੀ ਗਤੀ ਸੀਮਾ ਤੋਂ ਵੱਧ ਨਹੀਂ ਹੋਣਗੇ।



ਕਰਾਸਿੰਗ ਬਾਹਾਂ

ਵੈਲੀ ਲਾਈਨ ਦੱਖਣ-ਪੂਰਬ ਦੇ ਨਾਲ-ਨਾਲ ਚੌਰਾਹਿਆਂ 'ਤੇ ਕੋਈ ਕਰਾਸਿੰਗ ਬਾਹਾਂ, ਗੇਟ ਜਾਂ ਘੰਟੀਆਂ ਨਹੀਂ ਹਨ।


ਨਿਯਮਾਂ ਨੂੰ ਬਦਲਣ ਵਿੱਚ ਤਬਦੀਲੀਆਂ ਦਿਖਾਉਣ ਵਾਲੇ ਨਵੇਂ ਸੰਕੇਤਾਂ ਅਤੇ ਚਿੰਨ੍ਹਾਂ 'ਤੇ ਨਜ਼ਰ ਰੱਖੋ




ਨਵੀਂ ਐਲਾਮਾਰਟੀ ਲਾਈਨ 'ਤੇ
ਤਬਦੀਲੀਆਂ ਦਾ ਜਵਾਬ ਦੇਣ ਲਈ
ਆਪਣੇ ਆਪ ਨੂੰ ਸਮਾਂ ਦਿਓ।




ਟਰੈਕਾਂ 'ਤੇ ਨਾ ਰੁਕੋ।



ਮੁੜਦੇ ਸਮੇਂ ਸਾਵਧਾਨੀ ਅਤੇ ਮੋਢੇ ਦੀ ਜਾਂਚ ਦੀ ਵਰਤੋਂ ਕਰੋ।




ਨਵੇਂ ਪੈਦਲ ਯਾਤਰੀ ਮਿਡ-ਬਲਾਕ ਕਰਾਸਿੰਗ ਹੋਣਗੇ; ਕਰਾਸਵਾਕ 'ਤੇ ਪੈਦਲ ਯਾਤਰੀਆਂ ਨੂੰ ਹਮੇਸ਼ਾ ਤਰਜੀਹ ਦਿਓ।




ਸਾਰੇ ਸੜਕ ਉਪਭੋਗਤਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ। ਆਪਣੇ ਆਲੇ-ਦੁਆਲੇ ਅਤੇ ਹੋਰ ਸੜਕ ਉਪਭੋਗਤਾਵਾਂ ਬਾਰੇ ਸੁਚੇਤ ਰਹੋ।



ਚੌਰਾਹਿਆਂ 'ਤੇ ਵਾਹਨਾਂ ਨੂੰ ਮੋੜਨ ਲਈ ਦੇਖੋ ਅਤੇ ਪਾਰ ਕਰਨ ਤੋਂ ਪਹਿਲਾਂ ਦੋਵੇਂ ਰਸਤੇ ਵੇਖੋ।




ਕੇਵਲ ਮਨੋਨੀਤ ਪੈਦਲ ਯਾਤਰੀਆਂ ਦੇ ਕਰਾਸਿੰਗਾਂ 'ਤੇ ਕਰਾਸ ਕਰੋ। ਅਜਿਹਾ ਕਰਨ ਲਈ ਸੁਰੱਖਿਅਤ ਹੋਣ 'ਤੇ ਪੈਦਲ ਚੱਲਣ ਵਾਲੇ ਸੰਕੇਤਾਂ ਨੂੰ ਦੇਖੋ ਅਤੇ ਸੁਣੋ ਅਤੇ ਪਾਰ ਕਰੋ।




ਉਲਟੀ ਗਿਣਤੀ ਟਾਈਮਰਾਂ ਨੂੰ ਪਾਰ ਕਰਦੇ ਸਮੇਂ ਤੁਹਾਨੂੰ ਦਿਖਾਏਗਾ ਕਿ ਤੁਸੀਂ ਪਾਰ ਕਰਨ ਲਈ ਕਿੰਨਾ ਸਮਾਂ ਛੱਡਿਆ ਹੈ।



ਉਲਟ ਪਲੇਟਫਾਰਮ 'ਤੇ ਜਾਣ ਲਈ ਟਰੈਕਾਂ ਦੇ ਪਾਰ ਸ਼ਾਰਟਕੱਟ ਨਾ ਕਰੋ। ਦੂਜੀ ਦਿਸ਼ਾ ਤੋਂ ਕੋਈ ਹੋਰ ਰੇਲ ਗੱਡੀ ਆ ਸਕਦੀ ਹੈ।



ਚਲਦੀਆਂ ਰੇਲ ਗੱਡੀਆਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਲਈ ਪਲੇਟਫਾਰਮ 'ਤੇ ਉਬੜ ਖਾਬੜ ਪੀਲੀ ਚੇਤਾਵਨੀ ਪੱਟੀ ਦੇ ਪਿਛੇ ਇੰਤਜ਼ਾਰ ਕਰੋ।




ਹਰ ਸਮੇਂ ਆਪਣੇ ਆਲੇ-ਦੁਆਲੇ ਬਾਰੇ ਸੁਚੇਤ ਰਹੋ ਅਤੇ ਲਾਈਨ ਦੇ ਨਾਲ ਯਾਤਰਾ ਕਰਦੇ ਸਮੇਂ ਰੇਲ ਗੱਡੀਆਂ ਦੀ ਭਾਲ ਕਰੋ।



ਲਾਲ ਬੱਤੀਆਂ 'ਤੇ ਧਿਆਨ ਦਿਓ। ਵਾਹਨਾਂ ਨੂੰ ਕੁਝ ਚੌਰਾਹਿਆਂ 'ਤੇ ਲਾਲ ਲਾਈਟਾਂ 'ਤੇ ਸੱਜੇ ਪਾਸੇ ਮੁੜਨ ਦੀ ਆਗਿਆ ਨਹੀਂ ਹੈ।



ਨਿਯਮਾਂ ਨੂੰ ਬਦਲਣ ਵਿੱਚ ਤਬਦੀਲੀਆਂ
ਦਿਖਾਉਣ ਵਾਲੇ ਨਵੇਂ ਚਿੰਨ੍ਹਾਂ 'ਤੇ ਨਜ਼ਰ ਰੱਖੋ।
ਰੇਲ ਗੱਡੀਆਂ ਕਿਸੇ ਵੀ ਦਿਸ਼ਾ ਤੋਂ ਆ ਰਹੀਆਂ
ਹੋ ਸਕਦੀਆਂ ਹਨ।



ਸਾਡੇ ਨਾਲ ਸੰਪਰਕ ਕਰੋ:

780.496.4874 (ਵੌਇਸਮੇਲ)

LRTprojects@edmonton.ca

ਹੋਰ ਵੈਲੀ ਲਾਈਨ

ਦੱਖਣ-ਪੂਰਬੀ ਸੁਰੱਖਿਆ ਜਾਣਕਾਰੀ ਲਈ ਵੇਖੋ

edmonton.ca/ValleyLineSoutheast

